

PACIFIC INDUSTRIES LIMITED
 Registered Office: Survey No. 13, N.H.48, Kempalinganahalli Village, Nelamangala Taluk, Bangalore-Karnataka 562123
 Tel No. +91-802723004; Fax: +91-802723005
 Corporate Office: Village Bedla, P.O. Box 119, Udaipur-313001
 Tel No. +91-294-2440196, 2440388; Fax: +91-294-2440780
 Email: pacificinvestor@rediffmail.com; Website: www.pacificindustriesltd.com
 CIN: L14101KA1989PLC062041

NOTICE
 NOTICE is hereby given pursuant to Regulation 47 of SEBI (Listing Obligations & Disclosure Requirements) Regulations, 2015 that Meeting of the Board of Directors of the Company will be held on Thursday, 12th November, 2020 at the Corporate Office of the company situated at Village - Bedla, Udaipur - 313001 to consider and approve the un-audited Financial Results of the Company for the quarter and half year ended on September 30, 2020. This information is also available on the website of the company at www.pacificindustriesltd.com and on the website of the company at www.bseindia.com.

By order of the Board
 For Pacific Industries Limited
 Sd/-
 (Sachin Shah)
 Company Secretary

Date : 05.11.2020
 Place : Udaipur

TIGER LOGISTICS (INDIA) LIMITED
 CIN-L74899DL200PLC105817
 Regd. & Corporate Office: D-174, GF, Okhla Industrial Area, Phase-1, New Delhi-110020.
 Tel: 011-47351111 Fax: 011-2622 9671
 Website: www.tigerlogistics.in, Email: cvishal@tigerlogistics.in

NOTICE OF THE BOARD MEETING
 In accordance with regulation 47 read with Regulation 29 of SEBI (Listing Obligations and Disclosure Requirements) Regulations 2015 notice is hereby given that a meeting of the board of directors of Tiger logistics (India) limited is scheduled on Thursday, 12th November, 2020 to inter alia, consider, approve and take on record the un-audited financial of the company for the quarter and half year ended 30th September, 2020.

Further, Pursuant to SEBI (Prohibition of Insider Trading) Regulations, 2015 as amended & Company's Code of Conduct to regulate, monitor and report the trading of securities of the company read with BSE Circular No. LIST/COMP/01/2019-20 dated 02.04.2019, the Trading Window for dealing in the securities of the Company has already closed for all "Designated Persons" of the Company from October 1st, 2020 till 48 hours after the declaration of the financial results of the Company for the quarter ended 30th September, 2020 to the Stock Exchange (both days inclusive).

This Notice is also available on the website of the company at www.tigerlogistics.in and on the website of the stock exchange at www.bseindia.com.

For Tiger Logistics (India) Limited
 Sd/-
 Harpreet Singh Malhotra
 Managing Director

Date: 05.11.2020
 Place: New Delhi

PAN INDIA CORPORATION LIMITED
 Regd. Off.: 711, 7th Floor, New Delhi House, 27, Barakhamba Road, New Delhi-110001
 CIN: L72200DL1984PLC017510

NOTICE
 Notice is hereby given that pursuant to the provisions of Regulation 29 read with Regulation 47 and other applicable regulation of the SEBI (Listing Obligations and Disclosure Requirements) Regulations 2015, the Meeting of the Board of Directors of the Company will be held on Friday, 13th November, 2020 at 02:30 P.M. at the registered office of the company at 711, 7th Floor, New Delhi House, 27, Barakhamba Road, New Delhi-110001 inter alia, to consider, approve & take on record the Un-audited Standalone and Consolidated Financial Results for the Quarter and Half Year Ended 30th September, 2020 and any other item of business as mentioned in agenda. This information is also available on the website of the company at www.panindiacorp.com and on the websites of the Stock Exchanges where the shares of the company are listed at www.bseindia.com.

For Pan India Corporation Limited
 Sd/-
 Vijay Pal Sharma
 Managing Director

Date: 06.11.2020
 Place: New Delhi

KIMIA BIOSCIENCES LIMITED
 (Formerly known as Laurel Organics Limited)
 Regd. Office : Vill. Bhondsi, Tehsil Sohra, Dist. Gurgaon, Haryana - 122102
 CIN: L24239HR1993PLC032120 E-mail: compliance.kimia@gmail.com Website: www.kimiasciences.com Ph. 9654746544, 9654206544

EXTRACT OF STATEMENT OF UNAUDITED FINANCIAL RESULTS FOR THE SECOND QUARTER AND HALF YEAR ENDED SEPTEMBER 30, 2020 (Figures in Lakhs except EPS)

Sl. No.	Particulars	Quarter ended on	Half Year ended on	Quarter ended on	Quarter ended on
		30.09.2020	30.09.2020	30.06.2020	30.09.2019
		Unaudited	Unaudited	Unaudited	Unaudited
1.	Total income from operations	3856.29	6378.42	2522.13	3219.7
2.	Net Profit / (Loss) for the period (before Tax, Exceptional and/or Extraordinary items#)	360.90	558.43	197.53	176.53
3.	Net Profit / (Loss) for the period before tax (after Exceptional and/or Extraordinary items#)	360.90	558.43	197.53	176.53
4.	Net Profit / (Loss) for the period after tax (after Exceptional and/or Extraordinary items#)	360.90	558.43	197.53	176.53
5.	Total Comprehensive Income for the period [Comprising Profit / (Loss) for the period (after tax) and Other Comprehensive Income (after tax)]	360.90	558.43	197.53	176.53
6.	Equity Share Capital (Face Value of Re. 1/- each)	473.13	473.13	473.13	407.94
7.	Reserves (excluding Revaluation Reserve as shown in the Balance Sheet of previous year)	-	-	-	-
8.	Earnings Per Share (face value of Rs. 1/- each) (Not Annualised)	0.75	1.18	0.43	0.82
	Diluted:	0.75	1.18	0.43	0.83

NOTE:
 The above is an extract of the detailed format of quarterly financial results filed with the stock exchanges under regulation 33 of the SEBI (Listing Obligations and Disclosures Requirement) Regulation, 2015. The full format of the quarterly financial results is available on the website of BSE Limited and the website of the company (www.kimiasciences.com).
 The above result was reviewed by the Audit Committee and approved by the Board of directors of the Company in their respective meetings held on Thursday, November 5, 2020 and the statutory auditors of the company have carried out limited review of the same.

For KIMIA BIOSCIENCES LTD
 (Formerly Laurel Organics Ltd.)
 Sd/-
 Sameer Goel
 Chairman & Managing Director
 DIN NO.: 00161786

Place : New Delhi
 Date : 05.11.2020

12CM X 12CM

TALBROS ENGINEERING LIMITED
 CIN : L74210HR1986PLC033018
 Regd. Off. 74-75-76, Sector-6, Faridabad, Haryana 121006
 Ph. : 0129-4284300, Fax : 0129-4061541, Website: www.talbrosexles.com, Email : cs@talbrosexles.com

STATEMENT OF STANDALONE UN-AUDITED FINANCIAL RESULTS FOR THE SECOND QUARTER AND HALF YEAR ENDED ON 30TH SEPTEMBER, 2020 (Rupees in Lakhs)

Sl. No.	Particulars	Quarter Ending	Year to Date / Period Ending	Corresponding 3 months ended in the previous year
		30.09.2020	30.09.2020	30.09.2019
		Un-audited	Un-audited	Un-audited
1	Total income from operations	6,211.96	7,811.29	5,515.81
2	Net Profit / (Loss) for the period (before Tax, Exceptional and/or Extraordinary items)	404.47	306.97	83.24
3	Net Profit / (Loss) for the period before Tax (after Exceptional and/or Extraordinary items)	404.47	306.97	83.24
4	Net Profit / (Loss) for the period after Tax (after Exceptional and/or Extraordinary items)	319.47	224.97	122.37
5	Total Comprehensive Income for the period [Comprising Profit / (Loss) for the period (after tax) and Other Comprehensive Income (after tax)]	319.47	224.97	122.37
6	Equity Share Capital	507.65	507.65	507.65
7	Reserves (excluding Revaluation Reserves)	-	-	5545.27
		(As at 31 st March, 2020)		
8	Earnings Per Share (of Rs. 10/- each) (for continuing and discontinued operations)-			
	1. Basic:	6.29	4.49	2.41
	2. Diluted:	6.29	4.49	2.41

NOTE:
 a) The above is an extract of the detailed information of Quarterly Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Quarterly Financial Results are available on the websites of the Stock Exchange (www.bseindia.com) and on the Company's website (www.talbrosexles.com).
 b) The above results have been reviewed by the Audit Committee and approved by the Board of Directors at their meeting held on 06th November, 2020.

For and on behalf of the Board
 Sd/-
 (Vijay Kumar Sharma)
 Executive Director
 DIN: 06394784

Place : Faridabad
 Date: November 06, 2020

R/o H. No. 309, Sector 3, Faridabad, Haryana 121004

Date: 06.11.2020
Place: New Delhi

SCHABLONA INDIA LIMITED
 CIN: L51109DL1983PLC318655
 Regd. Office : 82/19, Bhakerwara Road, Mundka, New Delhi-110 041 ; Tel:011-2834 1085
 Website: www.schablona.in, Email id: silinvestors@schablona.in

STATEMENT OF AUDITED FINANCIAL RESULTS FOR THE QUARTER AND HALF YEAR ENDED 30.09.2020 (Rs. in Lakhs)

Particulars	Quarter ended	Half Year ended	Corresponding 3 months ended in previous year	
	30.09.2020	30.09.2020	30.09.2019	
		Unaudited	Unaudited	Unaudited
1) Revenue from Operations				
- Gross Sales	4.99	6.23	63.72	
- Other operational income	0.01	0.01	0.27	
2) Other Income	11.36	16.34	3.02	
1) Total income from operations	16.36	22.58	67.01	
2) Net Profit / (Loss) For the period (before tax Exceptional and / or Extraordinary items)	(19.64)	(35.79)	(54.21)	
3) Net Profit / (Loss) for the period before tax (after Exceptional and/or Extraordinary items)	(19.64)	(35.79)	(54.21)	
4) Net Profit/(Loss) for the period after tax (after Exceptional and/or Extraordinary items)	(19.64)	(35.79)	(54.21)	
5) Total Comprehensive Income for the period [Comprising Profit / (Loss) for the period (after tax) and Other Comprehensive income (after tax)]	(19.64)	(35.79)	(54.21)	
6) Equity Share Capital	126.37	126.37	126.37	
7) Reserves (excluding Revaluation Reserve) as shown in Audited Balance Sheet of the previous year	-	-	-	
8) Earnings Per Share of Rs. 4/-each (before/after extraordinary items)	(0.62)	(1.13)	(1.72)	
2.Diluted:	(0.62)	(1.13)	(1.72)	

The above is an extract of the detailed format of the quarter and half year ended Financial Results filed with the Stock Exchange, i.e. BSE Limited, under Regulation 33 of the SEBI (Listing Obligations and Disclosure Requirements) Regulations, 2015. The full format of the Quarter and half year ended Financial Results is available on the BSE Limited website, i.e. www.bseindia.com and on the website of the Company, i.e. www.schablona.in

For SCHABLONA INDIA LIMITED
 (Satish C. Vishwakarma)
 Executive Director & CFO
 (DIN:06891937)

Place: Noida
 Date : 06.11.2020

S.R. Industries Limited
 CIN: L29246PB1989PLC009531
 Regd. Off: E-27, Industrial Area, Phase 8B, Mohali, Punjab - 160071 Website: www.srfotoeas.com
 Email: info@fotobears.com Tel: +91 172 4802888

NOTICE
 Notice is hereby given in terms of Regulation 29 read with 47 of SEBI (LODR) Regulations, 2015, given that a Meeting of the Board of Directors of the Company is scheduled to be held on Friday, November 13, 2020, inter alia, to consider and approve the Un-audited Financial Results of the Company for the quarter and year to date ended September 30, 2020. This information is also available on the Company's website at www.srfotoeas.com and on the website of the stock exchange, where securities of the Company are listed, viz. BSE Ltd. www.bseindia.com.

For S. R. Industries Ltd.
 Sd/-
 Amit Mahajan
 Chief Financial Officer
 DIN: 00038593

Date: November 05, 2020
 Place: Mohali

BRISK SERVICES LIMITED
 CIN: L71400DL1983PLC016646
 Registered Office: SF-28, Devika Tower 6, Nehru Place, New Delhi-110019.
 Website: www.briskservices.co.in
 Phone: 011 - 4367 5500

NOTICE
 Notice is hereby given in pursuance to Regulation 29 read with Regulation 47 of the SEBI (Listing Obligations and Disclosure Requirements) Regulations, 2015 that a meeting of the Board of Directors of the Company is scheduled to be held on Thursday, 12th November, 2020, to consider inter alia, the Un-audited Financial Results of the Company for the quarter and half year ended on 30th September, 2020. The said information is also available on Company's Website at www.briskservices.co.in and on the website of Stock Exchange at www.mse.in where the shares of the Company are listed.

For Brisk Services Limited
 Sd/-
 SIPPENDRA KUMAR
 Director
 DIN: 06909279

Place: New Delhi
 Date: 05.11.2020

Shinewell Leasing Limited
 CIN: L65910DL1984PLC019329
 Registered Office: 216 B, Devika Tower 6, Nehru Place, New Delhi - 110019,
 Website: shinewelleasing.com
 Email id : shinewell1984@gmail.com
 Phone: 011 - 4367 5500

NOTICE
 Notice is hereby given in pursuance to Regulation 29 read with Regulation 47 of the SEBI (Listing Obligations and Disclosure Requirements) Regulations, 2015 that a meeting of the Board of Directors of the Company is scheduled to be held on Thursday, 12th November, 2020, to consider inter alia, the Un-audited Financial Results of the Company for the quarter and half year ended on 30th September, 2020. The said information is also available on Company's Website at shinewelleasing.com and on the website of Stock Exchange at www.mse.in where the shares of the Company are listed.

For Shinewell Leasing Limited
 Sd/-
 Ranjit Singh
 Director
 DIN: 07524007

Place: New Delhi
 Date: 05.11.2020

TRITON CORP LIMITED
 Regd. Office: R-4, Unit No-102, 1st Floor, Khirki Extension Main Road, Malviya Nagar, New Delhi-110017
 CIN: L74899DL1990PLC039989 | Email: cs@tritoncorp.in | Phone: 011-49096562

UN-AUDITED FINANCIAL RESULTS FOR THE QUARTER AND HALF YEAR ENDED SEPTEMBER 30, 2020 (Rs. In Lakh except EPS data)

Particulars	STANDALONE			CONSOLIDATED		
	Quarter Ended	Half Year Ended	Year Ended	Quarter Ended	Half Year Ended	Year Ended
	30.09.2020	30.06.2020	30.09.2019	30.09.2020	30.09.2019	31.03.2020
		(Un-audited)	(Un-audited)	(Un-audited)	(Un-audited)	(Un-audited)
Total income from operations	-	-	-	-	-	-
Net Profit/(Loss) before tax and share of (Loss)/profit in associates & Joint ventures	(12.20)	(4.16)	(5.01)	(16.36)	(9.59)	(42.54)
Net Profit/(Loss) for the period after tax and exceptional items	(12.20)	(4.16)	(5.01)	(16.36)	(9.59)	(42.54)
Total Comprehensive (loss) / Income for the period	(12.20)	(4.16)	(5.01)	(16.36)	(9.59)	(42.54)
Paid up Equity Capital (Face value of Re. 1/- each)	1,998.90	1,998.90	1,998.90	1,998.90	1,998.90	1,998.90
Reserve excluding revaluation reserves (As per last audited Balance Sheet)	-	-	-	-	-	(758.64)
Earning Per Share (of Rs. 1/- each) (not annualised)						
Basic	(0.006)	(0.002)	(0.003)	(0.008)	(0.005)	(0.021)
Diluted	(0.006)	(0.002)	(0.003)	(0.008)	(0.005)	(0.021)

NOTE:
 1. The above is an extract of the detailed format of Standalone and Consolidated Un-audited Financial Results for the quarter and half year ended 30th September, 2020 filed with the Stock Exchange under the Regulation 33 of the SEBI (Listing Obligations and Disclosure Requirements) Regulations, 2015. The full format of Un-audited Financial Results for the quarter and half year ended 30th September, 2020 are available on the Stock Exchange Website (www.bseindia.com) and on the Company's Website (www.tritoncorp.in).
 2. The above Standalone and Consolidated Financial Statement, prepared in accordance with Indian Accounting Standards ("Ind AS") as prescribed under section 133 of the Companies Act, 2013 read with relevant rules issued thereunder and other recognised accounting practices and policies to the extent applicable.

By the order of the Board
 For Triton Corp Limited
 Sd/-
 Meena Rastogi
 Director
 DIN: 01572002

Date: 06.11.2020
 Place: New Delhi

Distinctive Properties and Leasing Limited
 CIN: L70101DL1984PLC018194
 Registered Office: Flat No. 13, 3rd Floor, Devika Tower 6, Nehru Place, New Delhi - 110019.
 Website: www.distinctiveproperties.co.in
 Email id: distinctiveprop1984@gmail.com
 Phone: 011 - 4367 5505

NOTICE
 Notice is hereby given in pursuance to Regulation 29 read with Regulation 47 of the SEBI (Listing Obligations and Disclosure Requirements) Regulations, 2015 that a meeting of the Board of Directors of the Company is scheduled to be held on Thursday, 12th November, 2020, to consider inter alia, the Un-audited Financial Results of the Company for the quarter and half year ended on 30th September, 2020. The said information is also available on Company's Website at www.distinctiveproperties.co.in and on the website of Stock Exchange at www.mse.in where the shares of the Company are listed.

For Distinctive Properties and Leasing Limited
 Sd/-
 Arun Bahuguna
 Whole Time Director
 DIN: 00471958

Place: New Delhi
 Date: 05.11.2020

VENUS Remedies Limited
 CIN: L24239HR1993PLC032120
 Regd. Office: Select City Walk, 8th Floor, A-3, District Centre, Saket, New Delhi-110017
 CIN: L65923DL1972PLC317436

NOTICE OF 31st ANNUAL GENERAL MEETING
 Notice is hereby given that:
 1. 31st Annual General Meeting ("AGM") of the Company will be convened on 2nd December, 2020 at 11.30 am through video conferencing ("VC") / other audio visual means ("OVAM") facility in compliance with the MCA's General Circulars numbered 14/2020, 17/2020, 20/2020 dated April 8, 2020, April 13, 2020 and May 5, 2020 respectively and SEBI (Listing Obligations and Disclosure Requirements) Regulations, 2015 ("SEBI Listing Regulations") read with the SEBI Circular numbered SEBIHO/CFO/CM01/CIRP/2020/79 dated May 12, 2020.
 2. Notice of the 31st AGM and Annual Report for the financial year 2019-2020 will be sent only by email to all those whose email addresses are registered with the company or with their respective depository participants (Depository), in accordance with the MCA and SEBI circulars. Members can join and participate in 31st Annual General Meeting through ("VC") or ("OVAM") only. The instructions for joining 31st Annual General Meeting and manner of participation in remote e-voting before and during the meeting are provided in the notice of 31st AGM. The members participating through VC/OVAM shall be counted for the purpose of reckoning the quorum under section 103 of the Companies Act, 2013. The notice of AGM will be available on company's website i.e. www.venusremedies.com and website of stock exchanges, BSE & NSE on www.bseindia.com and www.nseindia.com respectively.
 3. Members holding shares in physical form who have not registered their email id with company's Depository can obtain details to cast their vote through remote e-voting or through the e-voting system during the meeting from 31st AGM notice as available on company's website and websites of stock exchanges, BSE & NSE as mentioned above.
 4. Members holding shares in physical form can register/update their email id by sending e-mail to Registrars & Share Transfer Agent, M/s Link Intime India P. Ltd at swapann@linkintime.co.in and to company at complianceoffice@venusremedies.com and who are holding shares in demat form can register/update their email id with respective depository.
 The above information is being given for the benefit of shareholders and in compliance with MCA/SEBI circulars.

By order of Board of Directors
 For Venus Remedies Limited
 Sd/-
 Managing Director

Place: Panchkula
 Date: 06.11.2020

VENUS REMEDIES LIMITED
 Regd. Office: SCO 857, Cabin No. 10, 2nd Floor, NAC Manimajra, Chandigarh (U.T.) 160101, India
 Corporate Office: 51-52, Industrial Area, Phase-I, Panchkula, Haryana - 134113, India
 CIN: L24232CH1989PLC009705, Phone: 0172-2933090, 2933094
 Email: complianceoffice@venusremedies.com, Website: www.venusremedies.com

AASHRIT CAPITAL LIMITED
 (FORMERLY KNOWN AS JALAN CEMENT WORKS LIMITED)
 Regd. Office: Select City Walk, 8th Floor, A-3, District Centre, Saket, New Delhi-110017
 CIN: L65923DL1972PLC317436

UNAUDITED FINANCIAL RESULTS FOR THE QUARTER ENDED ON 30.09.2020 (Rs in lacs)

Particulars	3 Months ended	Corresponding 3 Months ended in previous year	Year Ended On
	30.09.2020	30.09.2019	31.03.2020
		Unaudited	Unaudited
1) Total income from operations (net)	177.90	191.68	254.24
2) Profit / (Loss) for the period (before tax, Exceptional and/or Extra ordinary items)	31.07	30.46	37.23
3) Profit/(Loss) for the period before tax (after Exceptional and/or Extra ordinary items)	31.07	30.46	37.23
4) Net Profit/(Loss) for the period (after tax)	21.55	16.27	26.14
5) Total Comprehensive Income for the period [Comprising Profit / (Loss) for the period (after tax) and Other Comprehensive Income (after tax)]	-	-	-
6) Paid-up equity share capital (11202540 equity shares of Rs. 1.00)	1,120.25	1,120.25	1,120.25
7) Reserve excluding revaluation Reserves as per balance sheet of previous accounting year	-	-	-
8) Earnings Per Shares (EPS) (for continuing and discontinued operations)	0.19	0.15	0.23
a) Basic	0.19	0.15	0.23
b) Diluted	0.19	0.15	0.23

SEGMENT REPORTING

Segment Revenue	3 Months ended	Corresponding 3 Months ended in previous year	Year Ended On
	30.09.2020	30.09.2019	31.03.2020
		Unaudited	Unaudited
1) Segment Revenue	177.90	191.68	254.24
a) Segment-NBFC	-	-	-
b) Segment- Real Estate	-	-	-
c) Unallocated	177.90	191.68	254.24
Total	177.90	191.68	254.24
Less: Inter Segment Revenue	-	-	-
Gross Revenue	177.90	191.68	254.24
2) Segment Results	31.07	30.41	37.23
a) Segment-NBFC	-	-	-
b) Segment- Real Estate	-	-	-
c) Unallocated	31.07	30.41	37.23
Profit/Loss Before Tax	31.07	30.41	37.23
3) Segment Assets	18,190.76	10,318.33	18,190.76

ਉਪਰਿਸ਼ਾ ਬੈਂਕ



ਨੋਟਿਸ

ਨਿਟ ਨੰ 3216, ਸਕੈਟਰ 47-ਡੀ, ਸੀ/ਅਲਾਟਮੈਂਟ ਦਾ ਜਿਸਟਰਡ ਵਜੀਅਰ ਦੇ ਰਾਜਵਰੀ ਸ਼੍ਰੀ ਸੁਰਿੰਦਰ ਗੋਦਾ ਰਾਮ ਦੇ ਨਾਂ ਤੋਂ ਵ. ਸ਼੍ਰੀ ਸੁਰਿੰਦਰ ਕੁਮਾਰ ਬਰਨ ਸਬੰਧੀ।

ਵਿਥੀ : ਡਵੈਲਿੰਗ ਯੂਨਿਟ ਨੰ. 25-ਏ (ਪਹਿਲੀ ਮੰਜਿਲ) ਕੋਟਾਗਰੀ-2, ਸੈਕਟਰ 51-ਏ, ਚੰਡੀਗੜ੍ਹ ਦੇ ਮਾਲਕਾਨਾ ਹੱਕ ਵਿਕਰੀ ਡੀਡ ਦੇ ਆਧਾਰ 'ਤੇ ਅਲਾਟੀ/ਟਰਾਂਸਫਰੀ 1. ਸ਼੍ਰੀਮਤੀ ਰਾਜਵਿੰਦਰ ਕੌਰ ਪਤਨੀ ਸ਼੍ਰੀ ਗੁਰਚਰਨ ਸਿੰਘ ਗਿੱਲ ਅਤੇ 2. ਸ਼੍ਰੀ ਗੁਰਚਰਨ ਸਿੰਘ ਗਿੱਲ ਪੁੱਤਰ ਸ਼੍ਰੀ ਪ੍ਰੀਤਮ ਸਿੰਘ ਗਿੱਲ ਦੇ ਨਾਂ ਤੋਂ 1. ਸ਼੍ਰੀ ਰਵਿੰਦਰ ਕੁਮਾਰ ਚੁੱਖ ਪੁੱਤਰ ਸ਼੍ਰੀ ਹਰੀ ਚੰਦ ਚੁੱਖ ਅਤੇ 2. ਸ਼੍ਰੀਮਤੀ ਅੰਜੂ ਚੁੱਖ ਪਤਨੀ ਸ਼੍ਰੀ ਰਵਿੰਦਰ ਕੁਮਾਰ ਚੁੱਖ ਦੇ ਨਾਂ ਤਬਦੀਲ ਕਰਨ ਸਬੰਧੀ।

ਸਕੱਤਰ, ਚੰਡੀਗੜ੍ਹ

ਚੰਡੀਗੜ੍ਹ

ਉਪਰਿਸ਼ਾ ਬੈਂਕ

ਨੋਟਿਸ

ਨਿਟ ਨੰ 3303, ਸਕੈਟਰ 45-ਡੀ, ਕ ਵਿਕਰੀ ਡੀਡ ਦੇ ਰਾਜਵਰੀ ਸ਼੍ਰੀਮਤੀ ਸ਼੍ਰੀ ਕਮਲੇਸ਼ ਕੁਮਾਰ ਤੋਂ ਸ਼੍ਰੀਮਤੀ ਰਾਜ ਨਿਵਾਸ ਦੇ ਨਾਂ

ਸਾਰੇ ਸਬੰਧੀਆਂ ਨੂੰ ਾ ਹੈ ਕਿ ਡਵੈਲਿੰਗ ਮਾਲੀਕੀ ਕੋਟਾਗਰੀ, ਚੰਡੀਗੜ੍ਹ ਅਲਾਟੀ/ਮਲਾ ਦੇਵੀ ਪਤਨੀ ਸੁਵਾਲੀਆ ਦੇ ਨਾਂ ਤੋਂ ਦੇਵੀ ਪਤਨੀ ਸ਼੍ਰੀ ਤੀਆ ਨੇ ਉਪਰੋਕਤ

ਉਪਰਿਸ਼ਾ ਬੈਂਕ

ਪੁਬਲਿਕ ਨੋਟਿਸ

ਸਨਪੁੱਖ ਸਕੱਤਰ, ਸੀਐਚਬੀ, ਅਸਟੇਟ ਅਡਵਰ ਯੂਟੀ ਚੰਡੀਗੜ੍ਹ ਦੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ।

ਵਿਥੀ : ਡਵੈਲਿੰਗ ਯੂਨਿਟ ਨੰ. 25-ਏ (ਪਹਿਲੀ ਮੰਜਿਲ) ਕੋਟਾਗਰੀ-2, ਸੈਕਟਰ 51-ਏ, ਚੰਡੀਗੜ੍ਹ ਦੇ ਮਾਲਕਾਨਾ ਹੱਕ ਵਿਕਰੀ ਡੀਡ ਦੇ ਆਧਾਰ 'ਤੇ ਅਲਾਟੀ/ਟਰਾਂਸਫਰੀ 1. ਸ਼੍ਰੀਮਤੀ ਰਾਜਵਿੰਦਰ ਕੌਰ ਪਤਨੀ ਸ਼੍ਰੀ ਗੁਰਚਰਨ ਸਿੰਘ ਗਿੱਲ ਅਤੇ 2. ਸ਼੍ਰੀ ਗੁਰਚਰਨ ਸਿੰਘ ਗਿੱਲ ਪੁੱਤਰ ਸ਼੍ਰੀ ਪ੍ਰੀਤਮ ਸਿੰਘ ਗਿੱਲ ਦੇ ਨਾਂ ਤੋਂ 1. ਸ਼੍ਰੀ ਰਵਿੰਦਰ ਕੁਮਾਰ ਚੁੱਖ ਪੁੱਤਰ ਸ਼੍ਰੀ ਹਰੀ ਚੰਦ ਚੁੱਖ ਅਤੇ 2. ਸ਼੍ਰੀਮਤੀ ਅੰਜੂ ਚੁੱਖ ਪਤਨੀ ਸ਼੍ਰੀ ਰਵਿੰਦਰ ਕੁਮਾਰ ਚੁੱਖ ਦੇ ਨਾਂ ਤਬਦੀਲ ਕਰਨ ਸਬੰਧੀ।

ਸਕੱਤਰ, ਚੰਡੀਗੜ੍ਹ

ਚੰਡੀਗੜ੍ਹ

ਉਪਰਿਸ਼ਾ ਬੈਂਕ

ਨੋਟਿਸ

ਸ਼੍ਰੀਮਤੀ ਰਾਜਵਿੰਦਰ ਕੌਰ ਪਤਨੀ ਸ਼੍ਰੀ ਗੁਰਚਰਨ ਸਿੰਘ ਗਿੱਲ ਅਤੇ 2. ਸ਼੍ਰੀ ਗੁਰਚਰਨ ਸਿੰਘ ਗਿੱਲ ਪੁੱਤਰ ਸ਼੍ਰੀ ਪ੍ਰੀਤਮ ਸਿੰਘ ਗਿੱਲ ਨੇ ਉਪਰੋਕਤ ਡਵੈਲਿੰਗ ਯੂਨਿਟ ਸੇਲਡੀਡ ਜੋ ਕਿ ਸਬ-ਰਜਿਸਟਰਡ ਚੰਡੀਗੜ੍ਹ ਦੇ ਦਫਤਰ ਮਿਤੀ 22-10-2020 ਨੂੰ ਰਜਿਸਟਰਡ ਹੋਈ ਰਾਹੀਂ 1. ਸ਼੍ਰੀ ਰਵਿੰਦਰ ਕੁਮਾਰ ਚੁੱਖ ਪੁੱਤਰ ਸ਼੍ਰੀ ਹਰੀ ਚੰਦ ਚੁੱਖ ਅਤੇ 2. ਸ਼੍ਰੀਮਤੀ ਅੰਜੂ ਚੁੱਖ ਪਤਨੀ ਸ਼੍ਰੀ ਰਵਿੰਦਰ ਕੁਮਾਰ ਚੁੱਖ ਨੂੰ ਵੇਚ ਦਿੱਤੀ ਹੈ।

ਸਕੱਤਰ, ਚੰਡੀਗੜ੍ਹ

ਕਲਾਸੀਫਾਈਡ ਇਸਤਿਹਾਰ

CLASSIFIED ADVERTISEMENTS

ਬੇਦਖਲੀ ਨੋਟਿਸ

ਮੈਂ, ਮਹਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਪਿੰਡ ਕੁਰਲੀ, ਤਹਿਸੀਲ ਡੇਰਾਬੱਸੀ, ਜਿਲ੍ਹਾ ਐੱਸ.ਏ.ਐੱਸ ਨਗਰ ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਦਮਨ ਕੁਮਾਰ ਮੇਰੇ ਕਹਿਣੇ ਤੋਂ ਬਾਹਰ ਹੈ। ਮੇਰੇ ਨਾਲ ਲੜਾਈ-ਝਗੜਾ ਕਰਦਾ ਹੈ। ਮੈਂ ਇਸ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਸ ਨਾਲ ਲੈਣ-ਦੇਣ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ।

ਬੇਦਖਲੀ ਨੋਟਿਸ

ਮੈਂ, ਕੁਲਵੰਤ ਕੌਰ ਪਤਨੀ ਲੋਟ ਰਜਿੰਦਰ ਨਾਥ ਵਾਸੀ ਮਕਾਨ ਨੰ. 1349 ਏ, ਬਾਲਮਿਕੀ ਮੁਹੱਲਾ ਡੇਰਾਬੱਸੀ, ਤਹਿਸੀਲ ਡੇਰਾਬੱਸੀ, ਮੋਹਾਲੀ ਆਪਣੇ ਲੜਕੇ ਰਾਹੁਲ ਨੂੰ ਮੇਰੇ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ।

ਨਾਂ ਬਦਲੀ

ਮੈਂ, ਸੁਰਿੰਦਰ ਕੌਰ ਪਤਨੀ ਸ਼੍ਰੀ ਗੁਰਬਚਨ ਸਿੰਘ ਵਾਸੀ ਮਕਾਨ ਨੰ. ਬੀ-18, ਲੋਵਲ 1, ਸਕਾਈਨੋਟ ਟਾਵਰ, ਪਟਿਆਲਾ ਰੋਡ, ਚੀਰਕਪੁਰ, ਜ਼ਿਲ੍ਹਾ ਐੱਸਏਐੱਸ ਨਗਰ, ਪੰਜਾਬ 140603 ਬਿਆਨ ਕਰਦੀ ਹਾਂ ਕਿ ਮੈਂ ਆਪਣਾ ਨਾਂ ਸਿੰਦਰ ਕੌਰ ਤੋਂ ਬਦਲ ਕੇ ਸੁਰਿੰਦਰ ਕੌਰ ਰੱਖ ਲਿਆ ਹੈ।

ਮੈਂ, ਸੰਦੀਪ ਕੌਰ ਪਤਨੀ ਨਰਿੰਦਰ ਸਿੰਘ ਵਾਸੀ ਪਿੰਡ ਤੁਰਾਂ, ਤਹਿਸੀਲ ਅਮਲੋਹ, ਫਤਿਹਗੜ੍ਹ ਸਾਹਿਬ, ਨੇ ਆਪਣਾ ਨਾਮ ਮਾਇਆ ਦੇਵੀ ਤੋਂ ਬਦਲ ਕੇ ਸੰਦੀਪ ਕੌਰ ਰੱਖ ਲਿਆ ਹੈ।

ਮੈਂ, ਜਨਕ ਸਿੰਘ ਪੁੱਤਰ ਸੋਮ ਨਾਥ ਵਾਸੀ ਪਿੰਡ ਕੋਟਲਾ ਟਾਂਪਰੀਆਂ ਜਿਲ੍ਹਾ ਰੂਪਨਗਰ ਨੇ ਆਪਣੇ ਪੁੱਤਰ ਗੁਰਵਿੰਦਰ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਕਾਰਨ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਲੈਣ ਦੇਣ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ।

ਮੈਂ, ਮਿੰਨੂ ਸਿੰਘ ਪੁੱਤਰ ਜੰਗਰ ਸਿੰਘ ਪਿੰਡ ਬਾਜੇਵਾਲਾ ਤਹਿਸੀਲ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਹਲਫ਼ ਨਾਲ ਬਿਆਨ ਕਰਦਾ ਹਾਂ ਮੇਰਾ ਵੱਡਾ ਲੜਕਾ ਸਤਨਾਮ ਸਿੰਘ ਬੁਰੀ ਸੰਗਰ ਚ ਪੈ ਗਿਆ ਹੈ, ਮੇਰੇ ਕਹਿਣੇ ਸੁਣਨ ਤੋਂ ਬਾਹਰ ਹੋਣ ਕਰਕੇ ਇਸ ਨੂੰ ਮੈਂ ਆਪਣੀ ਸਾਰੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ।

ਸਿਟੀਗੋਲਡ ਕਰੈਡਿਟ ਕੈਪੀਟਲ ਲਿਮਿਟਡ
ਬੰਕਿੰਗ, ਦਫਤਰ : ਕਮਰਾ ਨੰ. 555, ਪੰਜਵੀਂ ਮੰਜਿਲ,
ਐੱਲਐੱਚਐੱਚੀ ਬਿਲਡਿੰਗ ਵਿੱਚ ਰਾਮੀ ਮਾਰਕੀਟ
ਲੁਧਿਆਣਾ, ਪੰਜਾਬ-141001
ਏਲੈਕ: ccgc1993@gmail.com
ਫੋਨ ਨੰ: 0161-4062614
ਸੈਲਫੋਨ: L65921P61993PLC013595,
ਵੈਬਸਾਈਟ: www.citygoldcreditcapitallimited.com

ਨੌਰਥਲਿੰਕ ਫਿਨਾਂਸ਼ੀਅਲ ਐਂਡ ਕੈਪੀਟਲ
ਸਰਵਿਸਿਜ ਲਿਮਿਟਡ
ਰਜਿਸਟਰਡ ਦਫਤਰ : 86, ਮਾਨ ਰੋਡ, ਸਿਕਲ
ਸਟਰਿਟ, ਲੁਧਿਆਣਾ, ਪੰਜਾਬ-141001
ਸੀਆਈਐੱਨ: L65921P61994PLC015365
ਵੈਬਸਾਈਟ: www.northlink.co.in
ਏਲੈਕ: northlink8@gmail.com
ਫੋਨ ਨੰ: 0161-2449890

ਸਿਟੀਗੋਲਡ ਕਰੈਡਿਟ ਕੈਪੀਟਲ ਲਿਮਿਟਡ
ਸੋਬੀ (ਲਿਸਟਿੰਗ ਓਬਲੀਗੇਸ਼ਨ ਫਿਨਾਂਸ਼ੀਅਲ
ਗੈਰੁਆਰੰਟੇਜ) ਦੇ ਰੈਗੂਲੇਸ਼ਨ 47 ਜਿਹੜੇ
ਰੈਗੂਲੇਸ਼ਨ 29 ਨਾਲ ਪੜ੍ਹੇ ਜਾਂਦੇ ਹਨ ਦੀ
ਅਨੁਸਾਰ ਨੋਟਿਸ ਦਿੱਤਾ ਜਾਂਦਾ ਹੈ ਕਿ ਕੰਪਨੀ
ਦੇ ਬੰਡ ਆਫ ਡਾਇਰੈਕਟਰ ਦੀ ਮੀਟਿੰਗ
ਉੱਕਰਵਾਰ ਮਿਤੀ 13 ਨਵੰਬਰ, 2020 ਨੂੰ
ਮਿਤੀ 30 ਸਤੰਬਰ 2020 ਨੂੰ ਖਤਮ ਹੋਈ
ਤਿਆਰੀ ਅਤੇ ਅੱਧੇ ਸਾਲ ਦੇ ਅਣ-ਪੜਤਾਲ
ਵਿੱਚੋਂ ਨਤੀਜਿਆਂ ਨੂੰ ਜਾਂਚਣ ਅਤੇ
ਮਨਜ਼ੂਰ ਕਰਨ ਲਈ ਕੀਤੀ ਜਾਵੇਗੀ।
ਇਹ ਸੂਚਨਾ ਕੰਪਨੀ ਦੀ ਵੈਬਸਾਈਟ
www.citygoldcreditcapitallimited.com
ਅਤੇ ਮੇਰੇ ਪੋਲੀਟਿਨ ਸਟਾਕ ਐਕਸਚੇਂਜ ਡਾਇਰੈਕਟਰ
ਲਿਮਿਟਡ ਦੇ ਵੈਬਸਾਈਟ www.msei.in 'ਤੇ
ਦੀ ਉਪਲੱਬਧ ਹੈ।
ਲਈ ਸਿਟੀਗੋਲਡ ਕਰੈਡਿਟ ਕੈਪੀਟਲ ਲਿਮਿਟਡ
ਸਹੀ:-
ਸਥਾਨ : ਲੁਧਿਆਣਾ (ਸਾਹਿਲ ਪੁਰੀ)
ਮਿਤੀ 06/11/2020 ਮਿਨੋਜਿੰਗ ਡਾਇਰੈਕਟਰ

ਸੋਬੀ (ਲਿਸਟਿੰਗ ਓਬਲੀਗੇਸ਼ਨ ਫਿਨਾਂਸ਼ੀਅਲ
ਗੈਰੁਆਰੰਟੇਜ) ਦੇ ਰੈਗੂਲੇਸ਼ਨ 47 ਜਿਹੜੇ
ਰੈਗੂਲੇਸ਼ਨ 29 ਨਾਲ ਪੜ੍ਹੇ ਜਾਂਦੇ ਹਨ ਦੇ ਅਨੁਸਾਰ ਨੋਟਿਸ
ਦਿੱਤਾ ਜਾਂਦਾ ਹੈ ਕਿ ਕੰਪਨੀ ਦੇ ਬੰਡ ਆਫ
ਡਾਇਰੈਕਟਰ ਦੀ ਮੀਟਿੰਗ ਉੱਕਰਵਾਰ ਮਿਤੀ 13
ਨਵੰਬਰ, 2020 ਨੂੰ ਮਿਤੀ 30 ਸਤੰਬਰ 2020 ਨੂੰ
ਖਤਮ ਹੋਈ ਤਿਆਰੀ ਅਤੇ ਅੱਧੇ ਸਾਲ ਦੇ ਅਣ-
ਪੜਤਾਲ ਵਿੱਚੋਂ ਨਤੀਜਿਆਂ ਨੂੰ ਜਾਂਚਣ ਅਤੇ
ਮਨਜ਼ੂਰ ਕਰਨ ਲਈ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਕੰਪਨੀ ਦੀ ਵੈਬਸਾਈਟ
www.northlink.co.in ਅਤੇ ਸਟਾਕ
ਐਕਸਚੇਂਜ ਦੀ ਵੈਬਸਾਈਟ ਜਿੱਥੇ ਕੰਪਨੀ ਦੇ
ਬੇਅਰ ਦਿੱਤੇ ਹਨ, ਜੋ BSE Limited
(www.bseindia.com) ਅਤੇ ਮੇਰੇ
ਪੋਲੀਟੀਅਨ ਸਟਾਕ ਐਕਸਚੇਂਜ ਡਾਇਰੈਕਟਰ
ਲਿਮਿਟਡ www.msei.in 'ਤੇ ਉਪਲੱਬਧ ਹੈ।
ਲਈ ਨੌਰਥਲਿੰਕ ਫਿਨਾਂਸ਼ੀਅਲ ਐਂਡ ਕੈਪੀਟਲ
ਸਰਵਿਸਿਜ ਲਿਮ.
ਸਹੀ:-
ਸਥਾਨ : ਲੁਧਿਆਣਾ (ਸੁਨੀਲ ਦੌਰ ਮਾਦੀਆ)
ਮਿਤੀ 06/11/2020 ਚੀਫ ਡਾਇਰੈਕਟਰ ਅਡਵਰ

ਐੱਸ ਆਰ ਇੰਡਸਟਰੀਜ਼ ਲਿਮਿਟਡ
ਸੀਆਈਐੱਨ: L28246P61993PLC009531
ਏਲੈਕ: 0172-4602288
ਵੈਬਸਾਈਟ: www.srooverseas.com
ਫੋਨ: 0172-4602288
ਨੋਟਿਸ
ਸੋਬੀ (ਲਿਸਟਿੰਗ ਓਬਲੀਗੇਸ਼ਨ ਐਂਡ ਫਿਨਾਂਸ਼ੀਅਲ
ਗੈਰੁਆਰੰਟੇਜ) ਦੇ ਰੈਗੂਲੇਸ਼ਨ 47 ਜਿਹੜੇ
ਰੈਗੂਲੇਸ਼ਨ 29 ਨਾਲ ਪੜ੍ਹੇ ਜਾਂਦੇ ਹਨ ਦੀ
ਅਨੁਸਾਰ ਨੋਟਿਸ ਦਿੱਤਾ ਜਾਂਦਾ ਹੈ ਕਿ ਕੰਪਨੀ
ਦੇ ਬੰਡ ਆਫ ਡਾਇਰੈਕਟਰ ਦੀ ਮੀਟਿੰਗ
ਉੱਕਰਵਾਰ ਮਿਤੀ 13 ਨਵੰਬਰ, 2020 ਨੂੰ
ਖਤਮ ਹੋਈ ਤਿਆਰੀ ਅਤੇ ਅੱਧੇ ਸਾਲ ਦੇ ਅਣ-
ਪੜਤਾਲ ਵਿੱਚੋਂ ਨਤੀਜਿਆਂ ਨੂੰ ਜਾਂਚਣ ਅਤੇ
ਮਨਜ਼ੂਰ ਕਰਨ ਲਈ ਕੀਤੀ ਜਾਵੇਗੀ।
ਇਹ ਸੂਚਨਾ ਕੰਪਨੀ ਦੀ ਵੈਬਸਾਈਟ
www.srooverseas.com
ਅਤੇ ਸਟਾਕ ਐਕਸਚੇਂਜ ਦੀ ਵੈਬਸਾਈਟ
ਜਿੱਥੇ ਕੰਪਨੀ ਦੇ ਬੇਅਰ
ਦਿੱਤੇ ਹਨ, ਜਿਹੜੇ BSE Limited
(www.bseindia.com) ਅਤੇ ਮੇਰੇ
ਪੋਲੀਟੀਅਨ ਸਟਾਕ ਐਕਸਚੇਂਜ ਡਾਇਰੈਕਟਰ
ਲਿਮਿਟਡ
www.msei.in 'ਤੇ ਉਪਲੱਬਧ ਹਨ।
ਲਈ ਐੱਸ ਆਰ ਇੰਡਸਟਰੀਜ਼ ਲਿਮਿਟਡ
ਸਹੀ:-
ਸਥਾਨ : ਲੁਧਿਆਣਾ (ਅਮੀਤ ਮਹਾਜਨ)
ਮਿਤੀ 05 ਨਵੰਬਰ 2020 ਚੀਫ ਵਿੱਤੀ ਅਫਸਰ
ਫੋਨ: 0172-4602288
ਸੈਲਫੋਨ: 000365953